

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਵਿੱਚ ਕੈਨੇਡਾ ਡੇ ਦਾ ਜਸ਼ਨ ਮਨਾਓ!

ਬ੍ਰੈਂਪਟਨ, ਓਨਟਾਰੀਓ (17 ਜੂਨ, 2022) – ਸਿਟੀ ਆਫ ਬ੍ਰੈਂਪਟਨ ਨੂੰ ਆਪਣੇ ਵਿਅਕਤੀਗਤ ਕੈਨੇਡਾ ਡੇ (Canada Day) ਦੇ ਜਸ਼ਨ ਦੇ ਵਾਪਸ ਆਉਣ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਚਿੰਗਕੂਜ਼ੀ ਪਾਰਕ (Chinguacousy Park) ਵਿੱਚ 1 ਜੁਲਾਈ ਨੂੰ, ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਬ੍ਰੈਂਪਟਨ ਦਾ ਕੈਨੇਡਾ ਡੇ ਦਾ ਜਸ਼ਨ, ਸਿਟੀ ਦਾ ਸਭ ਤੋਂ ਵੱਡਾ ਇੱਕ ਦਿਨ ਦਾ ਕਾਰਜਕਰਮ ਹੈ, ਜਿਸ ਵਿੱਚ ਲਾਈਵ ਮਨੋਰੰਜਨ, ਕਲਾ, ਸੱਭਿਆਚਾਰ, ਫੂਡ, ਪਟਾਕਿਆਂ ਆਦਿ ਨਾਲ ਭਰਪੂਰ ਮੌਕਿਆਂ ਦਾ ਜਸ਼ਨ ਮਨਾਇਆ ਜਾਂਦਾ ਹੈ।

ਪਰਿਵਾਰ ਅਨੁਕੂਲਿਤ ਮਨੋਰੰਜਨ

ਮਜ਼ੇਦਾਰ ਗਤੀਵਿਧੀਆਂ ਨਾਲ ਭਰਪੂਰ ਦਿਨ ਲਈ ਪੂਰੇ ਪਰਿਵਾਰ ਨੂੰ ਲੈ ਕੇ ਆਓ:

- ਇਨਫਲੇਟੇਬਲ ਜ਼ੋਨ ਵਿੱਚ ਮਜ਼ੇ ਨਾਲ ਟਪੂਸੀਆਂ ਮਾਰਨਾ;
- ਚਿੰਗਕੂਜ਼ੀ ਪਾਰਕ ਦੀਆਂ ਸਾਰੀਆਂ ਸਹੂਲਤਾਂ ਦਾ ਅਨੰਦ ਮਾਣੋ, ਜਿਹਨਾਂ ਵਿੱਚ ਸ਼ਾਮਲ ਹਨ, ਸਪਲੈਸ ਪੈਡ ਅਤੇ ਪਲੇਗ੍ਰਾਊਂਡ, ਸਕੇਟਬੋਰਡ ਪਾਰਕ, ਮਿਨੀ-ਗੋਲਫ, ਹਿੰਡੋਲਾ ਅਤੇ ਟ੍ਰੈਕਲੈਸ ਟ੍ਰੇਨ, ਪੈਡਲ ਬੋਟ ਰੈਂਟਲਸ, ਮਿਨੀ ਮੂ ਫਾਰਮ ਆਦਿ;
- ਫੂਡ ਅਤੇ ਰਿਟੇਲ ਵਿਕਰੇਤਾ ਜ਼ੋਨ ਵਿਖੇ ਲੋਕਲ ਕਾਰੋਬਾਰਾਂ ਦੀ ਹਿਮਾਇਤ ਕਰੋ;
- ਕਾਉਂਸਿਲ ਦੇ ਮੈਂਬਰਾਂ ਵੱਲੋਂ ਮੁਫਤ ਕੱਪਕੇਕ;
- ਮੈਰੀਡੀਅਨ ਕ੍ਰੈਡਿਟ ਯੂਨੀਅਨ (Meridian Credit Union) ਵੱਲੋਂ ਪੇਸ਼ ਕੀਤੇ ਗਏ ਵਾਟਰ-ਰਿਫਿਲ ਸਟੇਸ਼ਨ;
- ਲਾਈਵ ਪਟਾਕੇ, ਜੋ ਟਿਮ ਹੋਰਟਨਸ (Tim Hortons) ਵੱਲੋਂ 10 ਵਜੇ ਪੇਸ਼ ਕੀਤੇ ਜਾਣਗੇ; ਅਤੇ
- ਅਤੇ ਹੋਰ ਵੀ ਬਹੁਤ ਕੁਝ!

ਲਾਈਵ ਮਨੋਰੰਜਨ

ਚਿੰਗਕੂਜ਼ੀ ਸਵਿੰਗ ਔਰਕੈਸਟਰਾ (Chinguacousy Swing Orchestra), ਬ੍ਰੈਂਪਟਨ ਫੋਕ ਕਲੱਬ (Brampton Folk Club) ਅਤੇ ਇਲੈਕਟ੍ਰਿਕ ਰਿਵਾਈਵਲ (Eclectic Revival), ਪੈਡਲ ਬੋਟ ਪਵਿਲਿਅਨ ਦੇ ਕੋਲ ਮਿਊਜ਼ਿਕ ਦੇ ਨਾਲ ਪੂਰੀ ਦੁਪਹਿਰ ਆਉਣ ਵਾਲਿਆਂ (ਵਿਜ਼ੀਟਰਸ) ਦਾ ਮਨੋਰੰਜਨ ਕਰਨਗੇ। ਉਸਦੇ ਬਾਅਦ, ਸ਼ਾਮ ਨੂੰ 6 ਵਜੇ ਮੇਨ ਸਟੇਜ ਤੋਂ ਲਾਈਵ, ਮਿਊਜ਼ੀਕਲ ਪਰਫੋਰਮੈਂਸ ਲਈ ਕੋਨਸਰਟ ਜ਼ੋਨ ਵਿਖੇ ਜਾਓ। ਇਸਦੀ ਮੇਜ਼ਬਾਨੀ, ਮੀਡੀਆ ਸ਼ਖਸ਼ੀਅਤ, ਉੱਦਮੀ ਅਤੇ ਸੱਭਿਆਚਾਰਕ ਯੋਗਦਾਨ ਕਰਨ ਵਾਲੇ ਜੇਸ ਜੋਨਸ (Jesse Jones) ਵੱਲੋਂ ਕੀਤੀ ਜਾ ਰਹੀ ਹੈ। ਰੋਬਰਟਾ ਬਟਾਗਲਿਆ (Roberta Battaglia), ਰਾਸ਼ਟਰੀ ਗੀਤ ਗਾ ਕੇ ਪਰਫੋਰਮੈਂਸ ਦੀ ਸ਼ੁਰੂਆਤ ਕਰਨਗੇ ਅਤੇ ਫੇਰ, ਬ੍ਰੈਂਪਟਨ ਦੇ ਰੈਪਰ, ਸਪਿਟੀ (Spitty) ਵੱਲੋਂ ਪਰਫੋਰਮੈਂਸ, ਉਸਦੇ ਬਾਅਦ ਜੂਨੋ-ਨਾਮਾਕਿਤ ਸਨੋਟੀ ਨੋਜ਼ ਰੇਜ਼ ਕਿਡਜ਼ (Snotty Nose Rez Kids) ਅਤੇ ਮੁੱਖ ਪ੍ਰਦਰਸ਼ਕ ਅਤੇ ਹਿਪ-ਹੌਪ ਦੀ ਪ੍ਰਸਿੱਧ ਹਸਤੀ, ਕਾਰਡਿਨਲ ਔਫਿਸ਼ਲ (Kardinal Offishall) ਦੀ ਪਰਫੋਰਮੈਂਸ ਦਾ ਅਨੰਦ ਮਾਣੋ। ਇਹ ਅਜਿਹੀ ਰਾਤ ਹੋਵੇਗੀ, ਜਿਸਨੂੰ ਤੁਸੀਂ ਭੁਲਾ ਨਹੀਂ ਸਕੋਗੇ। ਕੈਨੇਡਾ ਦੀ ਵਰ੍ਹੇਗੰਢ ਮਨਾਉਣ ਲਈ ਰਾਤ ਨੂੰ 10 ਵਜੇ ਸ਼ਾਨਦਾਰ ਪਟਾਕਿਆਂ ਦੇ ਸ਼ੋਅ ਨਾਲ ਰਾਤ ਦਾ ਅੰਤ ਕਰੋ, ਇਹ ਟਿਮ ਹੋਰਟਨਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।

ਸਪਿਟੀ ਬ੍ਰੈਂਪਟਨ ਦੇ ਇੰਡੀਅਨ-ਕੈਨੇਡੀਅਨ ਰੈਪਰ ਹਨ, ਜੋ ਪੂਰੀ ਦੁਨੀਆ ਵਿੱਚ ਸਮਰਪਿਤ ਅਤੇ ਵਧ ਰਹੇ ਪ੍ਰਸ਼ੰਸਕਾਂ ਦੇ ਨਾਲ ਮਾਹੌਲ ਬਣਾ ਰਹੇ ਹਨ। 2021

ਵਿੱਚ, ਸਪਿਟੀ ਨੇ ਆਪਣੀ ਪਹਿਲੀ ਐਲਬਮ, ਫੁਲ ਸਰਕਲ (Full Circle) ਰਿਲੀਜ਼ ਕੀਤੀ ਸੀ, ਜਿਸਨੂੰ ਰੋਲਿੰਗ ਸਟੋਨ ਇੰਡੀਆ (Rolling Stone India) ਅਤੇ ਮਚ ਮਿਊਜ਼ਿਕ (Much Music) ਸਮੇਤ ਕਈ ਪਬਲਿਕੇਸ਼ਨਸ ਤੋਂ ਪ੍ਰਸ਼ੰਸਾ ਮਿਲ ਰਹੀ ਹੈ, ਜੋ ਉਹਨਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੇਵਾਂ ਤੱਕ ਪਹੁੰਚ ਨੂੰ ਦਰਸਾਉਂਦਾ ਹੈ। ਐਲਬਮ ਦੇ ਕਾਰਨ, ਸਪਿਟੀ ਨੂੰ ਉਹਨਾਂ ਦੇ ਆਪਣੇ ਟੋਰੋਂਟੋ ਕੋਨਸਰਟ ਵਿੱਚ ਮੁੱਖ ਥਾਂ ਮਿਲੀ ਸੀ ਅਤੇ ਉਹਨਾਂ ਨੇ 2022 ਦੇ ਸ਼ੁਰੂ ਵਿੱਚ 6-ਹਫ਼ਤੇ ਦੇ ਅਮਰੀਕਾ (USA) ਦੇ ਟੂਰ ਵਾਸਤੇ ਸੜਕ ਤੇ ਆਪਣਾ ਮਿਊਜ਼ਿਕ ਲਿਆਉਣ ਤੋਂ ਪਹਿਲਾਂ, ਦੱਖਣੀ ਓਨਟਾਰੀਓ ਵਿੱਚ ਪਰਫੋਰਮ ਕੀਤਾ ਸੀ। ਉਦੋਂ ਤੋਂ ਉਹਨਾਂ ਨੇ ਇਸ ਗਤੀ ਨੂੰ ਜਾਰੀ ਰੱਖਿਆ ਅਤੇ ਡੰਡਾਸ ਸਕਵੇਅਰ (Dundas Square) ਵਿਖੇ ਦੇਸੀਫੈਸਟ (DesiFest), ਕੈਨੇਡੀਅਨ ਮਿਊਜ਼ਿਕ ਵੀਕ (Canadian Music Week), ਐਨ.ਐਕਸ.ਐਨ.ਈ. (NXNE) ਅਤੇ ਡਾਉਨਟਾਉਨ ਬ੍ਰੈਂਪਟਨ ਵਿੱਚ ਬੀ.ਵੀ.ਐਕਸ. ਫੈਸਟ (BVX Fest) ਵਿੱਚ ਪਰਫੋਰਮ ਕੀਤਾ।

ਹੁਣ, ਸਪਿਟੀ ਦਾ ਉਦੇਸ਼, ਨਵੀਂ ਹਿਟ ਮਿਊਜ਼ਿਕ ਰਿਲੀਜ਼ ਕਰਨਾ ਅਤੇ ਵੱਧ ਜੋਸ਼ ਵਾਲੇ ਲਾਈਵ ਸ਼ੋਅ ਦੇ ਆਪਣੇ ਸਫਰ ਨੂੰ ਜਾਰੀ ਰੱਖਣਾ ਹੈ।

ਸਨੈਟੀ ਨੇਜ਼ ਰੇਜ਼ ਕਿਡਜ਼, ਫਸਟ ਨੇਸ਼ਨਸ (First Nations) ਦੀ ਹਿਪ ਹੋਪ ਜੋੜੀ ਹੈ, ਜੋ ਹੈਸਲਾ (Haisla) ਰੈਪਰਸ, ਡੈਰੇਨ "ਯੰਗ ਡੀ." ਮੇਟਜ਼ (Darren "Young D" Metz) ਅਤੇ ਕਵਿਨਟਨ "ਯੰਗ ਟ੍ਰਾਈਬੇਜ਼" ਨਾਇਸ (Quinton "Yung Trybez" Nyce) ਤੋਂ ਬਣੀ ਹੈ। ਉਹ ਮੂਲ ਰੂਪ ਵਿੱਚ, ਕਿਟਾਮਾਟ ਵਿਲੇਜ, ਬ੍ਰਿਟਿਸ਼ ਕੋਲੰਬੀਆ (Kitamaat Village, British Columbia) ਤੋਂ ਹਨ, ਅਤੇ ਇਸ ਸਮੇਂ ਵੈਨਕੂਵਰ (Vancouver) ਵਿੱਚ ਰਹਿੰਦੇ ਹਨ। ਉਹਨਾਂ ਦੀ 2017 ਦੀ ਐਲਬਮ, ਦ ਐਵਰੇਜ ਸੈਵੇਜ (The Average Savage) ਨੂੰ 2018 ਦੇ ਪੋਲਾਰਿਸ ਮਿਊਜ਼ਿਕ ਪ੍ਰਾਈਜ਼ (2018 Polaris Music Prize) ਲਈ ਸ਼ੌਰਟਲਿਸਟ ਕੀਤਾ ਗਿਆ ਸੀ ਅਤੇ ਉਹ, 2019 ਅਤੇ 2022 ਵਿੱਚ, ਜੂਨੇ ਅਵਾਰਡਸ ਵਿੱਚ ਜੂਨੇ ਅਵਾਰਡ ਇੰਡੀਜੀਨੀਅਸ ਮਿਊਜ਼ਿਕ ਐਲਬਮ ਆਫ ਦਾ ਯੀਅਰ (Juno Award Indigenous Music Album of the Year) ਲਈ ਨਾਮਾਂਕਿਤ ਵੀ ਹੋਏ ਸਨ।

ਕਾਰਡਿਨਲ ਐਂਫਿਸਲ ਇੱਕ ਰੈਪਰ, ਰਿਕਾਰਡ ਪ੍ਰੋਡਿਊਸਰ, ਡੀ.ਜੇ. (DJ) ਅਤੇ ਰਿਕਾਰਡ ਐਗਜ਼ੀਕਿਊਟਿਵ ਹਨ। ਉਹਨਾਂ ਨੂੰ ਅਕਸਰ ਕੈਨੇਡਾ ਦਾ "ਹਿਪ ਹੋਪ ਅੰਬੈਸਡਰ" ਮੰਨਿਆ ਜਾਂਦਾ ਹੈ, ਉਹਨਾਂ ਨੂੰ ਦੇਸ਼ ਦੇ ਸਭ ਤੋਂ ਵਧੀਆ ਹਿਪ ਹੋਪ ਕਲਾਕਾਰਾਂ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਹਿਪ ਹੋਪ ਦੇ ਆਪਣੇ ਖਾਸ ਰੇਗੇ ਅਤੇ ਡਾਂਸਹਾਲ-ਪ੍ਰਭਾਵਿਤ ਸਟਾਈਲ ਲਈ ਜਾਣਿਆ ਜਾਂਦਾ ਹੈ।

ਸਿਟੀ ਆਫ ਬ੍ਰੈਂਪਟਨ ਦੇ ਕੈਨੇਡਾ ਡੇ ਦੇ ਕਾਰਜਕਰਮ ਨੂੰ ਉਦਾਰਤਾਪੂਰਬਕ, ਮੈਰੀਡਿਅਨ ਕ੍ਰੈਡਿਟ ਯੂਨੀਅਨ, ਟਿਮ ਹੋਰਟਨਸ, ਅਲੈਕਟਰਾ (Alectra), ਬੇਲ (Bell), ਕੋਕ ਕੈਨੇਡਾ ਬੋਟਲਿੰਗ (Coke Canada Bottling), ਕਵਾਲਿਟੀ ਸਵੀਟਸ (Kwality Sweets), ਨੋ ਫਰਿਲਸ (No Frills) ਅਤੇ ਸਿੰਪਲੀ ਫਾਈਨੈਂਸ਼ੀਅਲ (Simplii Financial) ਵੱਲੋਂ ਪ੍ਰਾਯੋਜਿਤ (ਸਪਾਂਸਰ) ਕੀਤਾ ਜਾ ਰਿਹਾ ਹੈ।

ਚਿੰਗਕੂਜ਼ੀ ਪਾਰਕ, 9050 ਬ੍ਰੈਮਲੀ ਰੋਡ (9050 Bramalea Road) ਵਿਖੇ ਸਥਿਤ ਹੈ। ਐਨ-ਸਾਈਟ ਪਾਰਕਿੰਗ ਸੀਮਿਤ ਹੈ, ਪ੍ਰਤੀ ਵਾਹਨ 20 ਡਾਲਰ ਦੀ ਫੀਸ ਲੱਗੇਗੀ ਅਤੇ ਅਸਥਾਈ ਤੌਰ ਤੇ ਸੜਕਾਂ ਬੰਦ ਰਹਿਣਗੀਆਂ। ਆਉਣ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪੈਦਲ, ਆਪਣੀਆਂ ਬਾਈਕਾਂ ਤੇ ਆਓ ਜਾਂ ਇਸ ਦਿਨ ਵਾਸਤੇ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਵੱਲੋਂ ਪੇਸ਼ ਕੀਤੀ ਜਾ ਰਹੀ ਮੁਫਤ ਸਟਲ ਸੇਵਾ ਦਾ ਫਾਇਦਾ ਲਵੋ।

ਹੇਠਾਂ ਲਿਖੀਆਂ ਥਾਵਾਂ ਵਿਖੇ ਮੁਫਤ ਸਟਲ ਲਵੋ, ਜੋ ਦੁਪਹਿਰ ਨੂੰ ਸ਼ੁਰੂ ਹੋ ਕੇ ਹਰੇਕ 30 ਮਿੰਟਾਂ ਵਿੱਚ ਆਉਂਦੀ ਹੈ:

- ਮਾਊਂਟ ਪਲੈਜੈਂਟ ਗੋ ਸਟੇਸ਼ਨ (Mount Pleasant GO Station)
- ਟ੍ਰਿਨਿਟੀ ਕੌਮਨ ਮਾਲ (Trinity Common Mall)
- ਸ਼ੈਰੀਡਨ ਕਾਲਜ (Sheridan College)
- ਗੋਰ ਮੇਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ (Gore Meadows Community Centre and Library)

ਹੇਠਾਂ ਲਿਖੀਆਂ ਵਿਕਲਪਿਕ ਪਾਰਕਿੰਗ ਥਾਵਾਂ, ਚਿੰਗਕੂਜ਼ੀ ਪਾਰਕ ਦੇ ਨੇੜੇ ਉਪਲਬਧ ਹਨ:

- ਬ੍ਰੈਮਲੀ ਸਿਟੀ ਸੈਂਟਰ (Bramalea City Centre)
- ਬ੍ਰੈਮਪਟਨ ਸਿਵਿਕ ਸੈਂਟਰ (Brampton Civic Centre)
- ਗ੍ਰੀਨਬ੍ਰਿਅਰ ਰੇਕ੍ਰੀਏਸ਼ਨ ਸੈਂਟਰ (Greenbriar Recreation Centre)
- ਲੇਸਟਰ ਬੀ. ਪੀਅਰਸਨ ਕੈਥੋਲਿਕ ਸਕੂਲ (Lester B. Pearson Catholic School)
- ਸੇਂਟ ਜੈਨ ਬ੍ਰੇਬੇਫ ਕੈਥੋਲਿਕ ਸਕੂਲ (St. Jean Brebeuf Catholic School)
- ਟੇਰੀ ਮਿਲਰ ਰੇਕ੍ਰੀਏਸ਼ਨ ਸੈਂਟਰ (Terry Miller Recreation Centre)

ਕੈਨੇਡਾ ਡੇ ਕਾਰਜਕਰਮ ਬਾਰੇ ਹੋਰ ਜਾਣਕਾਰੀ ਲਈ, brampton.ca/canadaday ਤੇ ਜਾਓ।

ਹਵਾਲੇ

“ਅਸੀਂ, ਇਸ ਸਾਲ ਨਿਵਾਸੀਆਂ ਨੂੰ ਦੁਬਾਰਾ, ਕੈਨੇਡਾ ਡੇ ਦਾ ਜਸ਼ਨ ਮਨਾਉਣ ਲਈ ਸਾਡੇ ਸਭ ਤੋਂ ਵੱਡੇ ਸਲਾਨਾ ਕਾਰਜਕਰਮ ਵਿੱਚ, ਨਿਵਾਸੀਆਂ ਦੀ ਵਿਅਕਤੀਗਤ ਮੇਜ਼ਬਾਨੀ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸ਼ਾਨਦਾਰ ਲਾਈਵ ਮਨੋਰੰਜਨ, ਕਲਾ, ਸੱਭਿਆਚਾਰ, ਫੂਡ ਅਤੇ ਪਟਾਕਿਆਂ ਲਈ 1 ਜੁਲਾਈ ਨੂੰ, ਚਿੰਗਕੂਜ਼ੀ ਪਾਰਕ ਵਿਖੇ ਸਾਡੇ ਨਾਲ ਜੁੜੋ। ਪਰਿਵਾਰ ਵਿੱਚ ਹਰੇਕ ਦੇ ਅਨੰਦ ਮਾਣਨ ਲਈ ਕੁਝ ਨਾ ਕੁਝ ਹੈ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਨਿਵਾਸੀਆਂ ਅਤੇ ਆਉਣ ਵਾਲਿਆਂ ਨੂੰ ਚਿੰਗਕੂਜ਼ੀ ਪਾਰਕ ਵਿਖੇ ਕੈਨੇਡਾ ਡੇ ਵਾਸਤੇ ਸਾਡੇ ਨਾਲ ਜੁੜਨ ਲਈ ਸੱਦਾ ਦਿੱਤਾ ਜਾਂਦਾ ਹੈ। ਕੈਨੇਡੀਅਨ ਹਿਪ-ਹੋਪ ਪ੍ਰਸਿੱਧ ਹਸਤੀ ਕਾਰਡਿਨਲ ਐਫਿਸ਼ਲ ਅਤੇ ਜੂਨੋ-ਨਾਮਾਕਿਤ ਸਨੈਟੀ ਨੇਜ਼ ਰੇਜ਼ ਕਿਡਜ਼ ਵੱਲੋਂ ਪਰਫੋਰਮੈਂਸ ਦੇ ਨਾਲ ਕੈਨੇਡਾ ਦੀ ਵਰ੍ਹੇਗੰਢ ਦਾ ਜਸ਼ਨ ਮਨਾਓ, ਪਟਾਕਿਆਂ ਦੇ ਡਿਸਪਲੇ ਦਾ ਅਨੰਦ ਮਾਣੋ ਅਤੇ ਪਰਿਵਾਰ-ਅਨੁਕੂਲਿਤ ਗਤੀਵਿਧੀਆਂ ਵਿੱਚ ਹਿੱਸਾ ਲਵੋ। ਐਨ-ਸਾਈਟ ਪਾਰਕਿੰਗ ਸੀਮਿਤ ਹੈ, ਇਸਲਈ ਪੈਦਲ, ਬਾਈਕ ਤੇ ਆਉਣ ਜਾਂ ਸਾਡੀ ਮੁਫਤ ਬ੍ਰੈਮਪਟਨ ਟ੍ਰਾਂਜ਼ਿਟ ਸ਼ਟਲ ਸੇਵਾ ਦਾ ਫਾਇਦਾ ਲੈਣ ਬਾਰੇ ਸੋਚੋ!”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਮਪਟਨ

“ਅਸੀਂ ਇਸ ਸਾਲ ਸਾਡੇ ਵਿਅਕਤੀਗਤ ਕੈਨੇਡਾ ਡੇ ਦੇ ਜਸ਼ਨ ਵਿੱਚ ਇੱਕ ਵਾਰ ਫਿਰ ਨਿਵਾਸੀਆਂ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ। ਕਈ ਤਰ੍ਹਾਂ ਦੀਆਂ ਸ਼ਾਨਦਾਰ ਗਤੀਵਿਧੀਆਂ ਅਤੇ ਪਰਫੋਰਮੈਂਸ ਲਈ, 1 ਜੁਲਾਈ ਨੂੰ ਚਿੰਗਕੂਜ਼ੀ ਪਾਰਕ ਵਿਖੇ ਸਿਟੀ ਨਾਲ ਜੁੜੋ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

